

## Continuous Tenses Exercise

Fill in the blanks with the future continuous form of the verb.

1. I am sure she .....(wait) for me.
2. Suman ..... (act ) in the play.
3. The children ..... (sleep) on the bed.
4. The boy ..... (play) with his dog.
5. Our train \_\_\_\_\_(reach)the station soon.

Fill in the blanks with the past continuous form of the verb given in the brackets.

6. Mother.....(cook) in the kitchen.
7. The child ..... (play) with his dog.
8. They ..... (watch) the movie.
9. I ..... (hope) to win the first prize.
10. The students ..... (prepare) for their exam.

Fill in the blanks with the present continuous tense form of the verb.

11. They ..... (get) ready for the party.
12. Father ..... (fix) his bicycle.
13. I ..... (write) a story.
14. We.....(go) to Delhi .
15. Grandmother ..... (tell) a story.

Read the passage carefully and answer the following questions:

Once a poor slave in Rome, named Androcles, ran away from his master. He wandered into a forest and found a lion. The Lion was in great pain and held out its paw. A huge thorn was stuck there. Androcles took out the thorn and the lion became his friend. Soon both the lion and Androcles were captured. Androcles was thrown into the arena to fight with the Lion! when the lion was let loose, It rushed towards its victim. But, it was the same lion that had been Androcles's friend. It licked his hand and lay at his feet. The emperor upon hearing Androcles's story set both of them free.

Q1. Who ran away from his master?

Q2. How did lion become his friend?

Q3. Why did Androcles thrown to arena?

Q4. Complete the sentence:-

Soon both the Androcles \_\_\_\_\_

Q5. Write the antonym of the word 'Master'

Q6. Make the sentence of the following word:-

Huge:

(II) Tapodutta was a lazy boy who never wanted to study. He never studies as he felt that book did not tell a person anything about life. Instead, he sat by the river, dreaming. Tapodutta realised that he had been wrong and that knowledge was important. He began to feel like a fool in front of his friends and so he decided to do tapasya. He thought that the God would bless him with knowledge. Lord Indra came down from heaven to teach Tapodutta a lesson. Yes, Tapodutta learnt a lesson. He realized at last that learning needed time and study. He began to study and soon become a learned man.

Q1. Who was a lazy boy?

Q2. What did Tapodutta realise?

Q3. Why did lord Indra come down from the heaven?

Q4. Complete the sentence:-

He never studies as he felt that book did not \_\_\_\_\_.

Q5. Write the synonym of the word 'Lazy'

Q6. Make the sentence of the following word

Lazy:

B.C.M. Sen. Sec. School, Pakhowal Road, Basant City, Ludhiana

Assignment-2 : Hindi

Standard - IV

प्र.1 निम्न गद्यांश को पढ़कर प्रश्नों के उत्तर दें -

सुनीता सुबह सात बजे सोकर उठी। वह बिस्तर पर ही बैठी सोच रही कि उसे आज क्या-क्या काम करने हैं। फिर उसे याद आया कि आज तो उसे बाज़ार जाना है। सुनीता आठ बजे नहा-धोकर तैयार हो गई। माँ ने मेज़ पर नाशता लगा दिया। माँ ने पूछा, "बेटा बाज़ार से क्या लाना है?" "अपने लिए नई पोशाक लानी है माँ", सुनीता ने खुशी से चहकते हुए कहा। खाना खाकर सुनीता ने स्कूटर स्टार्ट किया और चली गई।

1. सुनीता सुबह कितने बजे सोकर उठी ?

-----

2. सुनीता को क्या याद आया ?

-----

3. सुनीता कितने बजे नहा-धोकर तैयार हो गई ?

-----

4. सुनीता बाज़ार क्या लाने जा रही थी ?

-----

5. सुनीता बाज़ार कैसे गई ?

-----

प्र.2 रेखांकित शब्दों के विलोम शब्द लिखें

1. राजा शाकाहारी है, पर उसका मित्र ----- है ।

2. बनाना मुश्किल है, पर ----- आसान ।

3. हमें दूसरों के ----- नहीं गुण देखने चाहिए ।

4. हम स्वतंत्र है ----- नहीं ।

प्र.3 निम्न काव्यांश को पढ़कर प्रश्नों के उत्तर दें -

वह आता -

दो टुक कलेजे के करता पछताता

पथ पर आता ।

मुट्टी भर दाने पाने को - भूख मिटाने को

मुँह फटी-पुरानी झोली का फैलाता -

साथ दो बच्चे भी है सदा हाथ फैलाये

बायें से वे मलते हुए पेट को चलते , और दाहिना दया-दृष्टि पाने की ओर बढ़ाये।

1. भिक्षुक दो टुक किसके करता है ?

---

2. भिक्षुक क्या पाने को अपनी झोली का मुँह फैलाता है ?

---

3. भिक्षुक के साथ और कौन है ?

---

4. बच्चे बायें हाथ से क्या मलते हुए जा रहे हैं ?

---

5. यह पंक्तियाँ कौन-सी कविता में से ली गई हैं ?

---

प्र.4 उचित मिलान करें

मुट्टीभर

सूखे ओंठ

भूख से

अमृत

चाट रहे

दाने

हृदय में

झूठी पत्तल

चल रहा

लकुटिया टेक

Rajni


9

B.C.M.SEN.SEC SCHOOL,BASANT CITY,PAKHOWAL ROAD,LDH  
SUBJECT-MATHEMATICS  
STD -IV  
ASSIGNMENT-II  
CHAPTER-FRACTION

1. In a fraction, the number written above the horizontal line is called \_\_\_\_\_.
2. When the whole is divided into three equal parts, we get fraction \_\_\_\_\_.
3. In a fraction, the number written \_\_\_\_\_ the horizontal line is called denominator.
4. If two fractions have same denominators are called \_\_\_\_\_ fractions.
5. If two fractions have different denominators are called \_\_\_\_\_ fractions.
6. If numerator is less than the denominator, such fractions are called \_\_\_\_\_ fractions.
7. If numerator is \_\_\_\_\_ than the denominator, such fractions are called improper fractions.
8. A fraction in which the numerator is \_\_\_\_\_, is called a unit fraction.
9. A mixed fraction has a \_\_\_\_\_ number and a \_\_\_\_\_ fraction.
10. Fraction whose value is greater than one whole are called fraction.
11. A fraction does not change if \_\_\_\_\_ is subtracted from the fraction.
12. A fraction when subtracted from \_\_\_\_\_ gives zero.
13. A/An \_\_\_\_\_ fraction can not be converted into a mixed fraction.
14. Write the numerator and denominator
  - a.  $\frac{8}{15}$     b)  $\frac{7}{11}$
15. Write the next five equivalent fractions a)  $\frac{5}{7}$     b)  $\frac{3}{8}$     c)  $\frac{4}{11}$
16. Are the fractions equivalent a)  $\frac{5}{15}$  and  $\frac{1}{3}$     b)  $\frac{2}{3}$  and  $\frac{3}{4}$
17. Fill the missing numbers a)  $\frac{2}{3} = \frac{22}{\square}$     b)  $\frac{3}{5} = \frac{\square}{25}$     c)  $\frac{24}{28} = \frac{6}{\square}$     d)  $\frac{18}{24} = \frac{\square}{4}$
18. Write down the type of fraction:-  $\frac{3}{4}$ ,  $\frac{5}{7}$ ,  $\frac{1}{8}$ ,  $\frac{9}{2}$ ,  $\frac{8}{13}$ ,  $\frac{2}{9}$ ,  $\frac{1}{7}$ ,  $\frac{19}{4}$ ,  $\frac{11}{5}$
19. Change improper fractions into mixed numbers :-  $\frac{26}{4}$ ,  $\frac{30}{9}$ ,  $\frac{75}{8}$ ,  $\frac{56}{5}$
20. Change mixed numbers into improper fractions :-  $5\frac{2}{7}$ ,  $4\frac{3}{4}$ ,  $1\frac{7}{11}$
21. Write the equivalent fraction of a)  $\frac{3}{4}$  with the denominator 16
22. b)  $\frac{5}{11}$  with the numerator 35
23. Change into like fractions :- a)  $\frac{4}{7}$  and  $\frac{12}{20}$     b)  $\frac{3}{4}$  and  $\frac{9}{8}$

24. Compare the following and put the sign  $>$ ,  $<$ ,  $=$  a)  $7/11$   $3/5$  b)  $5/7$   $3/8$   
 c)  $11/13$   $11/13$
25. Arrange in ascending order :- a)  $5/6$ ,  $5/12$ ,  $5/18$ ,  $5/3$  b)  $2/3$ ,  $4/9$ ,  $5/12$ ,  $5/6$
26. Arrange in descending order :- a)  $2/7$ ,  $3/14$ ,  $5/28$ ,  $4/21$  b)  $2/3$ ,  $4/5$ ,  $1/2$ ,  $3/4$
27. Reduce into lowest fraction :-  $12/20$ ,  $45/60$ ,  $8/12$ ,  $48/96$
28. Add and subtract the following fractions and also reduce in the lowest terms:- a)  $7/12 + 5/12$  b)  $5/6 + 3/4$  c)  $1 + 3/4$  d)  $1 - 2/3$  e)  $3/2 - 1/4$  f)  $39/10 - 23/10$
29. Simplify :- a)  $4/7 + 2/7 - 3/7$  b)  $5/12 + 3/6 - 9/16$  c)  $5/8 - 1/4 + 1/6$
30. What should be added to  $5/16$  to make it equal to 15 ?
31. Simmi reads  $1/5$  of a book on Saturday and  $2/5$  of the book on Sunday. What fraction of the book did she read altogether?
32. I bought  $5/2$  kg potatoes,  $1/4$  kg tomatoes and  $5/4$  kg peas. how much total weight did I carry home?
33. Out of  $13/2$  hours spent at school, a child spends  $9/4$  hours in creative activities. How many hours he study?
34. Out of his salary, Rohan spends  $1/5$  on rent,  $1/3$  on food and  $1/6$  on clothes. What fraction of his salary does he save?

35.



B.C.M Sen. Sec. School, Basant City  
 Std IV Subject - Punjabi  
 Assignment - 2

1. ਜੇਹੇ ਲਿਖਿਆ ਅਖੌਤੀ ਖੇਡਾਂ ਪੜ੍ਹ ਕੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿਉ।  
 ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਗੁਰੂ ਸਨ। ਉਨ੍ਹਾਂ ਨੇ ਧਰਮ ਤੇ ਕੌਮ ਦੀ ਖਾਤਰ ਸਮੇਂ ਦੀ ਮੁਗਲ ਸਰਕਾਰ ਨਾਲ ਟੱਕਰ ਲਈ। ਉਸ ਸਮੇਂ ਮੁਗਲ ਸਰਕਾਰ ਮੁਕੱਬਲੇ ਦਾ ਰਾਜ ਸੀ। ਉਹ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾ ਰਿਹਾ ਸੀ। ਉਸ ਨੇ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸ਼ਹੀਦ ਕਰਵਾ ਦਿੱਤਾ ਕਿਉਂਕਿ ਉਨ੍ਹਾਂ ਨੇ ਮੁਸਲਮਾਨ ਬਣਨਾ ਕਬੂਲ ਨਹੀਂ ਕੀਤਾ। ਸ਼ਹੀਦ ਦੇ ਨਵਾਬ ਵਜ਼ੀਰ ਖਾਨ ਨੇ ਛੋਟੇ ਮਾਰਿਥਾਦਿਆਂ ਜ਼ੋਗਦਰ ਸਿੰਘ ਤੇ ਫੁੱਟਰਿ ਸਿੰਘ ਨੂੰ ਨੀਂਹਾਂ ਵਿੱਚ ਚਿੱਠਾ ਕੇ ਇਸ ਕਰਕੇ ਸ਼ਹੀਦ ਕਰਵਾ ਦਿੱਤਾ ਕਿਉਂਕਿ ਉਨ੍ਹਾਂ ਨੇ ਮੁਸਲਮਾਨ ਬਣਨ ਤੋਂ ਨਾਂਹ ਕਰ ਦਿੱਤੀ ਸੀ। ਇਸ ਤਰ੍ਹਾਂ ਗੁਰੂ ਜੀ ਨੇ ਧਰਮ ਨੂੰ ਬਚਾਉਣ ਲਈ ਆਪਣਾ ਸਰਬੰਸ ਫਾਹ ਦਿੱਤਾ।

੧. ਸਿੱਖਾਂ ਦੇ ਦਸਵੇਂ ਗੁਰੂ ਕੌਣ ਸਨ ?
੨. ਗੁਰੂ ਜੀ ਨੇ ਧਰਮ ਤੇ ਕੌਮ ਖਾਤਰ ਕਿਸ ਨਾਲ ਟੱਕਰ ਲਈ ਸੀ ?
੩. ਉਸ ਸਮੇਂ ਕਿਹੜੇ ਮੁਗਲ ਸਰਕਾਰ ਦਾ ਰਾਜ ਸੀ ?
੪. ਗੁਰੂ ਤੇਗ ਬਹਾਦਰ ਜੀ ਨੂੰ ਕਿਉਂ ਸ਼ਹੀਦ ਕਰ ਦਿੱਤਾ ਗਿਆ ?
੫. ਸ਼ਹੀਦ ਦੇ ਨਵਾਬ ਵਜ਼ੀਰ ਖਾਨ ਨੇ ਕਿੰਨਾਂ ਨੂੰ ਸ਼ਹੀਦ ਕਰਵਾ ਦਿੱਤਾ ਸੀ ?

2. ਜੇਹੇ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਉ।

੧. ਭਗਤ ਸਿੰਘ ਦੇ ਮਾਤਾ ਪਿਤਾ ਅਤੇ ਚਚਾ ਨਾ ਲਿਖੋ ?
੨. ਭਗਤ ਸਿੰਘ ਨੇ ਕਿਹੜੇ ਅੰਗਰੇਜ਼ ਨੂੰ ਮਾਰਿਆ ?
੩. ਮਾਧਿਆਂ ਦੇ ਬੱਚਿਆਂ ਖੂਹੀ ਕੀ ਫਰਜ਼ ਹਨ ?
੪. ਬੱਚਿਆਂ ਦੇ ਵਿਗੜਨ ਦਾ ਕੀ ਕਾਰਨ ਹੁੰਦਾ ਹੈ ?
੫. ਬਚਿਆਂ ਵਿੱਚੋਂ ਜਿਹਾ ਜਾਨਵਰ ਹੈ ?
੬. ਲੋਲੇ ਨੇ ਬਚਿਆਂ ਨੂੰ ਗਾਲ੍ਹਾਂ ਕੱਢਣ ਬਾਰੇ ਕੀ ਉੱਤਰ ਦਿੱਤਾ ?

3. ਜੇਹੇ ਲਿਖੇ ਸ਼ਬਦਾਂ ਦੇ ਲਿੰਗ ਬਦਲੋ।  
 1) ਮੇਠਾਦਾਰ      2) ਪਿਤਾ      3) ਅਧਿਆਪਕ      4) ਸੰਤ      5) ਮਿੱਤਰ
4. ਜੇਹੇ ਲਿਖੇ ਸ਼ਬਦਾਂ ਦੇ ਵਚਨ ਬਦਲੋ।  
 1) ਕੰਠੀ      2) ਮੁਠੀ      3) ਸੜਕ      4) ਅੱਖ      5) ਹੱਠ

5. ਜੇ ਸਿਖ ਸਥਾਨਾਂ ਦੇ ਦਿੱਖੀ ਸਥਾਨ ਲਿਖੋ।

- 1) ਗੁਲਾਮ 2) ਮਾਸਾ 3) ਬਚਪਨ 4) ਫੇਲ 5) ਮਾਠ

6. ਖਾਲੀ ਥਾਨਾਂ ਭਰੋ।

(ਪੈਦਾ, ਖਿਅਮ, ਗੁੜੀ, ਖਿਅ)

1. ਲੇਲੇ ਨੇ ਖਾਣੀ ਖੀ ਕੇ ਆਪਣੀ \_\_\_\_\_ ਮਿਟਾਈ।

2. ਕੇਸ ਭਗਤੀ ਦੀ \_\_\_\_\_ ਇਸ ਨੂੰ ਖਿਅਾਰ ਕੇਲੇ ਮਿਲੀ।

3. ਭਗਤ ਸਿੰਘ \_\_\_\_\_ ਦਾ ਰਹਿਣ ਵਾਲਾ ਸੀ।

4. ਅੰਗਲ ਖਿਠਲੇ ਸਾਲ ਤਾਂ ਮੈਂ \_\_\_\_\_ ਦੀ ਨੀ ਮੀ ਚੋਇਆ।

7. ਵਾਰਾਂ ਦਿੱਚ ਵਰੋ

- 1) ਗੁਲਾਮ 2) ਨਰਗਤ 3) ਫੁਰਮਤ 4) ਆਇਆ 5) ਲਾਲਮ

8. ਜੇ ਸਿਖ ਵਾਰਾਂ ਨੂੰ ਖੜੂ ਕੇ ਵਾਲ ਦੀ ਵਿਸਥਾ ਲਿਖੋ।

1. ਰੇਲ ਗੱਡੀ ਆ ਰੀ ਹੈ।

2. ਅਮੀ ਕੱਠੁ ਦਿੱਲੀ ਜਾਏਗੇ।

3. ਬੈਚੇ ਖੜੇ ਜਨ।

4. ਗਾਈ ਦਿਵੇਸ ਬਲੀ ਗਈ ਸੀ।

5. ਉਸ ਨੇ ਗਲਤੀ ਕੀਤੀ ਸੀ।

9. ਖੜ ਦਿਵਲਈ ਖੁਸ਼ੀਆਂ ਦੇ ਸਗੀ ਉੱਤਰ ਚੁੱਕੇ।

1. ਭਗਤ ਸਿੰਘ ਨੇ ਖਮਕੇਦਾਰ ਬੰਬ ਵਿੱਚੋਂ ਸੁੱਟੇ ਸਨ ?

(ੳ) ਜੀਸੁਆ ਵਾਲੇ ਬਾਗ ਦਿੱਚ (ਅ) ਕਾਲਜ ਦਿੱਚ (ੲ) ਅਮੈਂਬਲੀ ਦਿੱਚ

2. ਲੇਲੇ ਨਈ ਵੱਲ ਕੀ ਕਰਨ ਲਈ ਆਇਆ ਸੀ ?

(ੳ) ਖੁਸ਼ੀ ਫਿਰਨ ਲਈ (ਅ) ਖਾਣੀ ਖੀਣ ਲਈ (ੲ) ਫੇਲ ਖਾਣ ਲਈ

(3) ਕਮਨ ਵਿਸ ਚੀਜ਼ ਨੂੰ ਕਰਮ ਗਿਆ ਸੀ ?

(ੳ) ਖੋਸਿਆਂ ਨੂੰ (ਅ) ਮਾਂ ਬਾਪ ਦੇ ਖਿਅਾਰ ਨੂੰ (ੲ) ਕੇਸਤਾਂ ਦੀ ਕਮੀ ਨੂੰ



B.C.M SEN SEC SCHOOL, BASANT CITY, LUDHIANA

Subject- Science

STD-IV( Session: 2019-20)

Ch.12- Air, Water and Weather

NAME \_\_\_\_\_ ROLL NO. \_\_\_\_\_ SECTION \_\_\_\_\_ DATED \_\_\_\_\_

**Multiple choice Questions.**

- 1) When the air becomes hot, it becomes  
a) Lighter    b) Heavier    c) Wet    d) No effect
- 2) Which of the following does not affect weather.  
a) Humidity    b) Temperature    c) Moon    d) Wind
- 3) The purest form of water is  
a) Rain water    b) Sea water    c) River water    d) Hard water
- 4) When the weather is windy, evaporation of water is  
a) Slow    b) Fast    c) Normal    d) No effect
- 5) Sea breeze usually occurs during  
a) Night    b) Day time    c) Noon time    d) Rainy season

**Fill in the blanks:-**

- 1) The wind that blows gently and lightly is \_\_\_\_\_.
- 2) Tiny drops of moisture on grass and leaves is called \_\_\_\_\_.
- 3) \_\_\_\_\_ is added to kill germs.
- 4) The \_\_\_\_\_ causes all weather changes.
- 5) \_\_\_\_\_ impurities do-not dissolve in water.
- 6) Drinking unclean water may cause diseases like \_\_\_\_\_.

**True/False :-**

- 1) Sea breeze occurs during the night .
- 2) Boiling is the simplest method to purify water.
- 3) Water evaporates faster, when exposed surface is more.
- 4) Decantation is a better process than filtration.
- 5) Visibility becomes less due to frost.
- 6) The moon causes all weather changes.

**Match it:-**

- | A               | B                   |
|-----------------|---------------------|
| 1) Hail         | Residue             |
| 2) Germs        | Water-borne disease |
| 3) Sediment     | Hard balls of ice   |
| 4) Jaundice     | Soluble impurity    |
| 5) Condensation | Tea leaves          |
| 6) Strainer     | Cooling             |

**Answer the following questions.**

- 1) Which type of weather do you like most?
- 2) Why do we like feel very sticky during rainy season?
- 3) Name the factors that determine weather.
- 4) What is Convection currents?
- 5) Give difference between Dew and Frost.
- 6) Why is it advised to drive carefully and slowly during winter seasons?

*Ballu*

NAME \_\_\_\_\_ ROLL NO. \_\_\_\_\_ SECTION \_\_\_\_\_ DATED \_\_\_\_\_

**Fill in the blanks:-**

- 1) \_\_\_\_\_ is called the Trianga or Tricolour.
- 2) The chakra or wheel stands for \_\_\_\_\_.
- 3) \_\_\_\_\_ is our national bird.
- 4) \_\_\_\_\_ word means 'truth only triumph'.
- 5) \_\_\_\_\_ wrote the National Anthem .

**True/False :-**

- 1) The saffron band should always be on the top.
- 2) National Emblem can be seen on currency notes ,coins.
- 3) The Lily is the national flower of India.
- 4) The Royal Bengal Tiger stands for India's Wealth of wildlife.
- 5) Tricolour must always be carried on the left shoulder..
- 6) National Flag can be flown only from sunrise to sunset.

**Match it:-**

- | A                          | B                   |
|----------------------------|---------------------|
| 1) Satyameva Jayate        | Hardwork            |
| 2) Green colour            | National Anthem     |
| 3) Lotus                   | Prosperity          |
| 4) Bull on National Emblem | Truth only triumphs |
| 5) Rabindranath Tagore     | National flower     |

**Answer in one word:-**

- 1) Name the national symbols of India.
- 2) From where has our National Emblem been adopted?
- 3) What do white colour in the Trianga stands for?
- 4) Where and When the national flag is hoisted?
- 5) In which position we should stand when the national flag is hoisted?

**Value Based Questions.**

All independent countries have a National Anthem. India also has a National Anthem. It is sung daily in your school assembly. In offices, colleges, villages as well as towns and cities, it is sung on important days, especially on national festivals. We sing the National Anthem to praise and glorify our motherland.

- a) When we sing the National Anthem ?
- b) Name the institution where the National Anthem is sung?
- c) Why do we sing the National Anthem?